

ਤੁਰੰਤ ਰਿਲੀਜ਼ ਲਈ

**ਸਿਟੀ ਆਫ ਬ੍ਰੈਂਪਟਨ ਅਤੇ ਅਮਲਗਾਮੇਟਿਡ ਟ੍ਰਾਂਜ਼ਿਟ ਯੂਨੀਅਨ ਨੇ ਸਮੂਹਿਕ
ਇਕਰਾਰਨਾਮੇ ਲਈ ਸਹਿਮਤੀ ਦਿੱਤੀ**

ਬ੍ਰੈਂਪਟਨ, ਓਨਟੈਰੀਓ (10 ਜੁਲਾਈ, 2019) – ਸਿਟੀ ਆਫ ਬ੍ਰੈਂਪਟਨ ਅਤੇ ਅਮਲਗਾਮੇਟਿਡ ਟ੍ਰਾਂਜ਼ਿਟ ਯੂਨੀਅਨ (ਏ.ਟੀ.ਯੂ.) (Amalgamated Transit Union) (ATU) ਲੋਕਲ 1573 ਨੇ ਇੱਕ ਨਵੇਂ ਸਮੂਹਿਕ ਇਕਰਾਰਨਾਮੇ ਲਈ ਰਸਮੀ ਸਹਿਮਤੀ ਦਿੱਤੀ, ਜੋ 1 ਜੁਲਾਈ, 2019 – 30 ਜੂਨ, 2024 ਤੱਕ ਪ੍ਰਭਾਵੀ ਰਹੇਗਾ। ਕਾਉਂਸਿਲ ਨੇ ਆਪਣੀ ਅੱਜ ਦੀ ਮੀਟਿੰਗ ਵਿੱਚ, ਡੀਲ ਨੂੰ ਅੰਤਿਮ ਰੂਪ ਦਿੰਦੇ ਹੋਏ ਨਵੇਂ ਇਕਰਾਰਨਾਮੇ ਨੂੰ ਮਨਜ਼ੂਰੀ ਦਿੱਤੀ।

1976 ਤੋਂ ਸਿਟੀ ਨੂੰ ਸੇਵਾ ਦਿੰਦੇ ਹੋਏ, ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਟ੍ਰਾਂਜ਼ਿਟ ਪ੍ਰਦਾਤਾਵਾਂ ਵਿੱਚੋਂ ਇੱਕ ਹੈ। 2018 ਵਿੱਚ 31 ਮਿਲੀਅਨ ਤੋਂ ਵੱਧ ਯਾਤਰੀਆਂ ਨੂੰ ਸਫ਼ਰ ਕਰਾਉਂਦੇ ਹੋਏ, ਬ੍ਰੈਂਪਟਨ ਟ੍ਰਾਂਜ਼ਿਟ, ਬ੍ਰੈਂਪਟਨ ਵਿੱਚ ਸਵਾਰੀਆਂ ਨੂੰ ਦੇਖਣਯੋਗ ਮੁੱਖ ਥਾਵਾਂ ਅਤੇ ਸਥਾਨਾਂ ਦੇ ਨਾਲ-ਨਾਲ ਗ੍ਰੇਟਰ ਟੋਰੋਂਟੋ ਏਰੀਆ (ਜੀ.ਟੀ.ਏ.) (Greater Toronto Area) (GTA) ਵਿੱਚ ਜਨਤਕ ਟ੍ਰਾਂਜ਼ਿਟ ਪ੍ਰਣਾਲੀਆਂ ਨਾਲ ਜੋੜਦਾ ਹੈ।

ਰਾਈਡਰਸ਼ਿਪ ਸਥਿਤੀ:

- ਕਾਰਜ ਦਿਨ ਦੀ ਔਸਤ ਰਾਈਡਰਸ਼ਿਪ: 116,000*
- ਹਫ਼ਤਾਵਾਰ ਔਸਤ ਰਾਈਡਰਸ਼ਿਪ: 671,000*
- ਮਾਸਿਕ ਔਸਤ ਰਾਈਡਰਸ਼ਿਪ: 2,603,256**

*ਸਤੰਬਰ, ਅਕਤੂਬਰ ਅਤੇ ਨਵੰਬਰ 2018 ਲਈ ਔਸਤ

**2018 ਤੋਂ 12 ਮਹੀਨਿਆਂ ਦੀ ਔਸਤ

ਹਵਾਲੇ

“ਬ੍ਰੈਂਪਟਨ ਟ੍ਰਾਂਜ਼ਿਟ ਦੇਸ਼ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੀਆਂ ਟ੍ਰਾਂਜ਼ਿਟ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਹ ਦੇਖ ਕੇ ਮੈਨੂੰ ਖੁਸ਼ੀ ਹੈ ਕਿ ਅਸੀਂ ਸਿਟੀ ਦੇ ਪੂਰਨ-ਕਾਲੀ ਅਤੇ ਅੰਸ਼ਕ-ਕਾਲੀ ਜਥੇਬੰਦੀ ਵਾਲੇ ਟ੍ਰਾਂਜ਼ਿਟ ਕਰਮਚਾਰੀਆਂ ਦੇ ਨਾਲ ਇੱਕ ਸਮੂਹਿਕ ਇਕਰਾਰਨਾਮੇ ਤੱਕ ਪਹੁੰਚ ਕੇ ਇਸ ਲਈ ਸਹਿਮਤੀ ਦਿੱਤੀ ਹੈ। ਰੋਜ਼ਾਨਾ 110,000 ਤੋਂ ਵੱਧ ਸਵਾਰੀਆਂ ਬ੍ਰੈਂਪਟਨ ਟ੍ਰਾਂਜ਼ਿਟ ਦੀ ਵਰਤੋਂ ਕਰਦੀਆਂ ਹਨ ਅਤੇ ਇਸ ਇਕਰਾਰਨਾਮੇ ਨਾਲ ਉਹ ਸਫ਼ਰ ਜਾਰੀ ਰੱਖਣਗੇ। ਮੈਂ ਸੰਦੇਬਾਜ਼ੀ ਪ੍ਰਕਿਰਿਆ ਵਿੱਚ ਸ਼ਾਮਲ ਹਰ ਵਿਅਕਤੀ ਦਾ, ਉਹਨਾਂ ਦੀ ਮਿਹਨਤ ਅਤੇ ਬ੍ਰੈਂਪਟਨ ਦੇ ਨਿਵਾਸੀਆਂ ਦੇ ਪ੍ਰਤੀ ਵਚਨਬੱਧਤਾ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਪਟਨ ਟ੍ਰਾਂਜ਼ਿਟ ਦੀ ਤਰਜੀਹ ਸਾਡੇ ਲੋਕ ਹਨ, ਖਾਸ ਕਰਕੇ ਸਾਡੇ ਕਰਮਚਾਰੀਆਂ ਅਤੇ ਸਵਾਰੀਆਂ ਦੀ ਸੁਰੱਖਿਆ। ਅਸੀਂ ਸਾਡੀਆਂ ਸੇਵਾਵਾਂ ਵਿੱਚ ਵਾਧਾ ਕਰਨ ਅਤੇ ਸਾਡੀਆਂ ਸਵਾਰੀਆਂ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਵਧੀਆ ਕਿਸਮ ਦਾ ਸਿਸਟਮ ਮੁਹੱਈਆ ਕਰਨ ਲਈ, ਅਗਲੇ ਪੰਜ ਸਾਲਾਂ ਤੱਕ ਅਮਲਗਾਮੇਟਿਡ ਟ੍ਰਾਂਜ਼ਿਟ ਯੂਨੀਅਨ 1573 ਦੇ ਨਾਲ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।”

- *ਐਲੈਕਸ ਮਿਲੋਜੇਵਿਕ (Alex Milojevic), ਜਨਰਲ ਮੈਨੇਜਰ, ਬ੍ਰੈਪਟਨ ਟ੍ਰਾਂਜ਼ਿਟ*

“ਅਮਲਗਾਮੇਟਿਡ ਟ੍ਰਾਂਜ਼ਿਟ ਯੂਨੀਅਨ 1573 ਨੂੰ ਇਸ ਨਵੇਂ ਕਾਂਟਰੈਕਟ ਨਾਲ ਖੁਸ਼ੀ ਹੈ। ਅਸੀਂ ਸਵਾਰੀਆਂ ਅਤੇ ਨਿਵਾਸੀਆਂ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਟ੍ਰਾਂਜ਼ਿਟ ਪ੍ਰਣਾਲੀ ਮੁਹੱਈਆ ਕਰਨ ਲਈ, ਸਿਟੀ ਆਫ ਬ੍ਰੈਪਟਨ ਦੇ ਨਾਲ ਲਗਾਤਾਰ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- *ਰੋਬ ਗੁਡੀ (Rob Goudie), ਪ੍ਰੈਜ਼ੀਡੈਂਟ, ਅਮਲਗਾਮੇਟਿਡ ਟ੍ਰਾਂਜ਼ਿਟ ਯੂਨੀਅਨ (ਏ.ਟੀ.ਯੂ.) ਲੋਕਲ 1573*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਪਟਨ

905-874-3426 | Monika.Duggal@brampton.ca